

ਪੰਜਾਬ ਸਰਕਾਰ  
(ਸਿੱਖਿਆ ਵਿਭਾਗ)

ਵੱਲ

1. ਸਮੂਹ ਜਿਲਾ ਸਿੱਖਿਆ ਅਫਸਰ (ਸੈ.ਸਿੱ), ਪੰਜਾਬ।
2. ਸਮੂਹ ਜਿਲਾ ਸਿੱਖਿਆ ਅਫਸਰ (ਐ.ਸਿੱ), ਪੰਜਾਬ।
3. ਸਮੂਹ ਮੁੱਖੀ, ਪੰਜਾਬ।

ਮੀਮੇ ਨੰ: 11/35/18-1 ਸਿ 6/15/1924/1-3

ਮਿਤੀ: 28.6.19

ਵਿਸ਼ਾ: **Teachers Transfer Policy-2019** ਸਬੰਧੀ।

ਹਵਾਲਾ: ਪੰਜਾਬ ਸਰਕਾਰ, ਸਿੱਖਿਆ ਵਿਭਾਗ ਦਾ ਪੱਤਰ ਨੰ 11/35/2018-1edu6/1508658, ਮਿਤੀ 25.06.2019

1.0 ਉਪਰੋਕਤ ਵਿਸ਼ੇ ਅਤੇ ਹਵਾਲਾ ਅਧੀਨ ਪੱਤਰ ਰਾਹੀਂ ਪੰਜਾਬ ਸਰਕਾਰ, ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਹੈ। ਇਸ ਪਾਲਿਸੀ ਅਨੁਸਾਰ ETT, HT, CHT, Master, C&V, Lecturer ਅਤੇ Vocational Masters ਦੇ ਤਬਾਦਲੇ ਕੀਤੇ ਜਾਣੇ ਹਨ।

2.0 ਤਬਾਦਲਾ ਨੀਤੀ ਅਨੁਸਾਰ ਸਮੂਹ ਸਰਕਾਰੀ ਸਕੂਲਾਂ ਨੂੰ 5 Zones ਵਿੱਚ ਵੰਡਿਆ ਗਿਆ ਹੈ। ਸਰਕਾਰੀ ਸਕੂਲਾਂ ਨੂੰ Zones ਵਿੱਚ ਵੰਡਣ ਦਾ ਕੰਮ ਸਬੰਧਤ ਜਿਲੇ ਦੇ ਜਿਲਾ ਸਿੱਖਿਆ ਅਫਸਰ (ਸੈ.ਸਿੱ) ਅਤੇ ਜਿਲਾ ਸਿੱਖਿਆ ਅਫਸਰ (ਐ.ਸਿੱ) ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਵੱਲੋਂ ਕੀਤੀ ਗਈ Zoning ਨੂੰ ਸਿੱਖਿਆ ਵਿਭਾਗ ਦੀ ਵੈਬ-ਸਾਇਟ [ssapunjab.org](http://ssapunjab.org) ਤੇ ਪਾਇਆ ਜਾ ਰਿਹਾ ਹੈ। ਜੇਕਰ ਕਿਸੇ ਅਧਿਆਪਕ/ਕਰਮਚਾਰੀ ਨੂੰ ਆਪਣੇ ਸਕੂਲ ਦੀ Zoning ਸਬੰਧੀ ਇਤਰਾਜ਼ ਹੈ ਤਾਂ ਉਹ ਆਪਣੇ employee login ਤੇ Zoning of schools objections link ਤੇ ਆਪਣੇ objection with valid reasons ਮਿਤੀ 01.07.2019 ਤੱਕ ਇਤਰਾਜ਼ ਦਰਜ ਕਰਵਾ ਸਕਦਾ ਹੈ। ਪ੍ਰਾਪਤ ਹੋਏ ਇਤਰਾਜ਼ਾਂ ਤੇ ਸਬੰਧਤ ਜਿਲੇ ਦੇ ਜਿਲਾ ਸਿੱਖਿਆ ਅਫਸਰ (ਸੈ.ਸਿੱ) ਅਤੇ ਜਿਲਾ ਸਿੱਖਿਆ ਅਫਸਰ (ਐ.ਸਿੱ) ਵੱਲੋਂ ਫੈਸਲਾ ਕੀਤਾ ਜਾਵੇਗਾ। ਮਿਤੀ 02.07.2019 ਤੱਕ ਇਹ ਇਤਰਾਜ਼ ਦੂਰ ਕਰਨਗੇ ਅਤੇ ਉਸ ਉਪਰੰਤ ਕਿਹੜਾ ਸਕੂਲ ਕਿਸ Zone ਵਿੱਚ ਹੈ ਨੂੰ ਸਿੱਖਿਆ ਵਿਭਾਗ ਦੀ ਵੈਬ-ਸਾਇਟ [ssapunjab.org](http://ssapunjab.org) ਤੇ ਪਾਇਆ ਜਾਵੇਗਾ।

3.0 ਅਧਿਆਪਕ ਆਪਣੀ ਤਬਾਦਲੇ ਲਈ ਬੇਨਤੀ ਆਪਣੇ employee login ਤੇ ਮਿਤੀ 04.07.2019 ਤੋਂ ਕਰਨਗੇ। ਅਧਿਆਪਕਾਂ ਵੱਲੋਂ ਜੋ ਵੇਰਵੇ ਭਰੇ ਜਾਣੇ ਹਨ ਉਹ ਹੇਠ ਲਿਖੇ ਅਨੁਸਾਰ ਹਨ:

(i) Date of joining in Department of School Education.

(ii) Date of joining in various schools

(iii) Date of Birth, seniority in cadre

(iv) Details of special category teachers as per para 6(iii)(b) of the policy

(v) Results of teacher, Marks in ACR

(vi) Details of ward of teacher enrolled/ studying/ studied in Government school.

(vii) Details of leave record during an academic year except maternity and child care leave

ਇਹਨਾਂ ਵੇਰਵਿਆਂ ਨੂੰ ਸਕੂਲ ਦੇ DDO ਵੱਲੋਂ ਤਸਦੀਕ ਕੀਤਾ ਜਾਣਾ ਹੈ। ਜੇਕਰ ਇਹਨਾਂ ਵੇਰਵਿਆਂ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ DDO ਵੱਲੋਂ ਉਸ ਗਲਤੀ ਨੂੰ ਰਿਕਾਰਡ ਦੇ ਆਧਾਰ ਤੇ ਦਰੁਸਤ ਕੀਤਾ ਜਾ ਸਕਦਾ ਹੈ। ਜੇਕਰ ਬਾਅਦ ਵਿੱਚ ਵਿਭਾਗ ਦੇ ਧਿਆਨ ਵਿੱਚ ਕੋਈ ਗਲਤੀ ਆਉਂਦੀ ਹੈ ਤਾਂ ਅਧਿਆਪਕ ਦੇ ਨਾਲ ਨਾਲ ਸਬੰਧਤ DDO/ਸਕੂਲ ਮੁਖੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਅਧੀਨ ਕਾਰਵਾਈ ਕੀਤੀ ਜਾਵੇਗੀ।

h.s.

ਸਕੱਤਰ ਸਕੂਲ ਸਿੱਖਿਆ, ਪੰਜਾਬ